

 Print Page

Sri Guru Granth Sahib

Displaying 855 of

ਪਉੜੀ ॥

Pourree ||

Pauree:

ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੫

ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥

Koe Nindhak Hovai Sathiguroo Kaa Fir Saran Gur Aavai ||

If someone slanders the True Guru, and then comes seeking the Guru's Protection

ਬਿਲਾਵਲੁ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧

Raag Bilaaval Guru Amar Das

ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥

Pishhalae Guneh Sathigur Bakhas Leae Sathasangath Naal Ralaavai ||

The True Guru forgives him for his past sins, and unites him with the Saints' Congregation.

ਬਿਲਾਵਲੁ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧

Raag Bilaaval Guru Amar Das

ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ
ਪਵਿਤ੍ਰੁ ਪਾਵਨੁ ਹੋਇ ਜਾਵੈ ॥

Jio Meehi Vuthai Galeeaa Naaliaa Ttobhiaa Kaa Jal Jaae Pavai Vich Surasaree Surasaree Milath
Pavithra Paavan Hoe Jaavai ||

When the rain falls, the water in the streams, rivers and ponds flows into the Ganges; flowing into the
Ganges, it is made sacred and pure.

ਬਿਲਾਵਲੁ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੨

Raag Bilaaval Guru Amar Das

ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ
ਆਵੈ ॥

Eaeh Vaddiaaee Sathigur Niravair Vich Jith Miliai Thisanaa Bhukh Outharai Har Saanth Tharr Aavai ||

Such is the glorious greatness of the True Guru, who has no vengeance; meeting with Him, thirst and
hunger are quenched, and instantly, one attains celestial peace.

ਬਿਲਾਵਲੁ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੩

Raag Bilaaval Guru Amar Das

ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥

ੴ ਸੁਧੁ ॥

Naanak Eihu Acharaj Dhaekhahu Maerae Har Sachae Saah Kaa J Sathiguroo No Mannai S Sabhanaan Bhaavai ||13||1|| Sudhh ||

O Nanak, behold this wonder of the Lord, my True King! Everyone is pleased with one who obeys and believes in the True Guru. ||13||1|| Sudh||

ਬਿਲਾਵਲੁ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੪

Raag Bilaaval Guru Amar Das

ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ

Bilaaval Baanee Bhagathaa Kee || Kabeer Jeeo Kee

Bilaaval, The Word Of The Devotees. Of Kabeer Jee:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik Oankaar Sath Naam Karathaa Purakh Gur Prasaadh ||

One Universal Creator God. Truth Is The Name. Creative Being Personified By Guru's Grace:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫

Raag Bilaaval Bhagat Kabir

ਐਸੇ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥

Aiso Eihu Sansaar Paekhanaa Rehan N Kooo Peehai Rae ||

This world is a drama; no one can remain here.

ਬਿਲਾਵਲੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੭

Raag Bilaaval Bhagat Kabir

ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥

Soodhhae Soodhhae Raeg Chalahu Thum Nathar Kudhhakaa Dhiveehai Rae ||1|| Rehaao ||

Walk the straight path; otherwise, you will be pushed around. ||1||Pause||

ਬਿਲਾਵਲੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੭

Raag Bilaaval Bhagat Kabir

ਬਾਰੇ ਬੁਢੇ ਤਰੁਨੇ ਭਈਆ ਸਭਹੁ ਜਮੁ ਲੈ ਜਈਹੈ ਰੇ ॥

Baarae Boodtae Tharunae Bheea Sabhehoo Jam Lai Jeehai Rae ||

The children, the young and the old, O Siblings of Destiny, will be taken away by the Messenger of Death.

ਬਿਲਾਵਲੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੮

Raag Bilaaval Bhagat Kabir

ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥

Maanas Bapuraa Moosaa Keeno Meech Bileeaa Kheehai Rae ||1||

The Lord has made the poor man a mouse, and the cat of Death is eating him up. ||1||

ਬਿਲਾਵਲੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੮

Raag Bilaaval Bhagat Kabir

ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥

Dhhanavanthaa Ar Niradhhan Manee Thaa Kee Kashhoo N Kaanee Rae ||

It gives no special consideration to either the rich or the poor.

ਬਿਲਾਵਲੁ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੯

Raag Bilaaval Bhagat Kabir

ਰਾਜਾ ਪਰਜਾ ਸਮ ਕਰਿ ਮਾਰੈ ਐਸੇ ਕਾਲੁ ਬਡਾਨੀ ਰੇ ॥੨॥

Raajaa Parajaa Sam Kar Maarai Aiso Kaal Baddaanee Rae ||2||

The king and his subjects are equally killed; such is the power of Death. ||2||

ਬਿਲਾਵਲੁ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੯

Raag Bilaaval Bhagat Kabir

ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ ਕੀ ਕਥਾ ਨਿਰਾਰੀ ਰੇ ॥

Har Kae Saevak Jo Har Bhaaeae Thinh Kee Kathhaa Niraaree Rae ||

Those who are pleasing to the Lord are the servants of the Lord; their story is unique and singular.

ਬਿਲਾਵਲੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੦

Raag Bilaaval Bhagat Kabir

ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥

Aavehi N Jaahi N Kabehoo Marathae Paarabreham Sangaaree Rae ||3||

They do not come and go, and they never die; they remain with the Supreme Lord God. ||3||

ਬਿਲਾਵਲੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੦

Raag Bilaaval Bhagat Kabir

ਪੁਤ੍ਰ ਕਲਤ੍ਰ ਲਛਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥

Puthr Kalathr Lashhimee Maaeiaa Eihai Thajahu Jeea Jaanee Rae ||

Know this in your soul, that by renouncing your children, spouse, wealth and property

ਬਿਲਾਵਲੁ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੧

Raag Bilaaval Bhagat Kabir

ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥

Kehath Kabeer Sunahu Rae Santhahu Milihai Saarigapaanee Rae ||4||1||

- says Kabeer, listen, O Saints - you shall be united with the Lord of the Universe. ||4||1||

ਬਿਲਾਵਲੁ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੨

Raag Bilaaval Bhagat Kabir

ਬਿਲਾਵਲੁ ॥

Bilaaval ||

Bilaaval:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫

ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥

Bidhial N Paro Baadh Nehee Jaano ||

I do not read books of knowledge, and I do not understand the debates.

ਬਿਲਾਵਲੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੨

Raag Bilaaval Bhagat Kabir

ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥

Har Gun Kathhath Sunath Bouraano ||1||

I have gone insane, chanting and hearing the Glorious Praises of the Lord. ||1||

ਬਿਲਾਵਲੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੩

Raag Bilaaval Bhagat Kabir

ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥

Maerae Baabaa Mai Bouraa Sabh Khalak Saiaanee Mai Bouraa ||

O my father, I have gone insane; the whole world is sane, and I am insane.

ਬਿਲਾਵਲੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੩

Raag Bilaaval Bhagat Kabir

ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥

Mai Bigariou Bigarai Math Aouraa ||1|| Rehaao ||

I am spoiled; let no one else be spoiled like me. ||1||Pause||

ਬਿਲਾਵਲੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੪

Raag Bilaaval Bhagat Kabir

ਆਪਿ ਨ ਬਉਰਾ ਰਾਮ ਕੀਓ ਬਉਰਾ ॥

Aap N Bouraa Raam Keeou Bouraa ||

I have not made myself go insane - the Lord made me go insane.

ਬਿਲਾਵਲੁ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੪

Raag Bilaaval Bhagat Kabir

ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥

Sathigur Jaar Gaeiou Bhram Moraa ||2||

The True Guru has burnt away my doubt. ||2||

ਬਿਲਾਵਲੁ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੪

Raag Bilaaval Bhagat Kabir

ਮੈ ਬਿਗਰੇ ਅਪਨੀ ਮਤਿ ਖੋਈ ॥

Mai Bigarae Apanee Math Khoe ॥

I am spoiled; I have lost my intellect.

ਬਿਲਾਵਲੁ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੫

Raag Bilaaval Bhagat Kabir

ਮੇਰੇ ਭਰਮਿ ਭੂਲਉ ਮਤਿ ਕੋਈ ॥੩॥

Maerae Bharam Bhooloo Math Koe ॥3॥

Let no one go astray in doubt like me. ॥3॥

ਬਿਲਾਵਲੁ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੫

Raag Bilaaval Bhagat Kabir

ਸੋ ਬਉਰਾ ਜੋ ਆਪੁ ਨ ਪਛਾਨੈ ॥

So Bouraa Jo Aap N Pashhaanai ॥

He alone is insane, who does not understand himself.

ਬਿਲਾਵਲੁ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੫

Raag Bilaaval Bhagat Kabir

ਆਪੁ ਪਛਾਨੈ ਤ ਏਕੈ ਜਾਨੈ ॥੪॥

Aap Pashhaanai Th Eaekai Jaanai ॥4॥

When he understands himself, then he knows the One Lord. ॥4॥

ਬਿਲਾਵਲੁ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੬

Raag Bilaaval Bhagat Kabir

ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥

Abehi N Maathaa S Kabahu N Maathaa ॥

One who is not intoxicated with the Lord now, shall never be intoxicated.

ਬਿਲਾਵਲੁ (ਭ. ਕਬੀਰ) (੨) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੬

Raag Bilaaval Bhagat Kabir

ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥

Kehi Kabeer Raamai Rang Raathaa ॥5॥2॥

Says Kabeer, I am imbued with the Lord's Love. ॥5॥2॥

ਬਿਲਾਵਲੁ (ਭ. ਕਬੀਰ) (੨) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੬

Raag Bilaaval Bhagat Kabir

ਬਿਲਾਵਲੁ ॥

Bilaaval ॥

Bilaaval:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫

ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥

Grihu Thaj Ban Khandd Jaaeeai Chun Khaaeeai Kandhaa ||

Abandoning his household, he may go to the forest, and live by eating roots;

ਬਿਲਾਵਲੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੭

Raag Bilaaval Bhagat Kabir

ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥

Ajahu Bikaar N Shhoddee Paapee Man Mandhaa ||1||

But even so, his sinful, evil mind does not renounce corruption. ||1||

ਬਿਲਾਵਲੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੭

Raag Bilaaval Bhagat Kabir

ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥

Kio Shhooto Kaisae Tharo Bhavajal Nidhh Bhaaree ||

How can anyone be saved? How can anyone cross over the terrifying world-ocean?

ਬਿਲਾਵਲੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੮

Raag Bilaaval Bhagat Kabir

ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮਾਰੀ ॥੧॥ ਰਹਾਉ ॥

Raakh Raakh Maerae Beethulaa Jan Saran Thumhaaree ||1|| Rehaao ||

Save me, save me, O my Lord! Your humble servant seeks Your Sanctuary. ||1||Pause||

ਬਿਲਾਵਲੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੮

Raag Bilaaval Bhagat Kabir

ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥

Bikhai Bikhai Kee Baasanaa Thajeea Neh Jaaee ||

I cannot escape my desire for sin and corruption.

ਬਿਲਾਵਲੁ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੯

Raag Bilaaval Bhagat Kabir

ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥

Anik Jathan Kar Raakheeai Fir Fir Lapattaaee ||2||

I make all sorts of efforts to hold back from this desire, but it clings to me, again and again. ||2||

ਬਿਲਾਵਲੁ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫੫ ਪੰ. ੧੯

Raag Bilaaval Bhagat Kabir